

## 1 Timothy

### ਤਿਮੋਥਿਉਸ ਨੂੰ ਧਹਿਲੀ ਖੱਤਰੀ

ਭੂਮਿਰਾ

ਤਿਮੋਥਿਉਸ ਇੱਕ ਜਵਾਨ ਮਮੀਗੀ ਮੀ ਜਿਮ ਦੀ ਭਾਤਾ ਯਹੂਦੀ ਆਤੇ ਧਿਤਾ ਯੂਨਾਨੀ ਮੀ । ਉਹ ਖੋਲੁਮ ਦੇ ਧਰਚਾਰ ਦੇ ਰੰਮ ਵਿੱਚ ਉਸ ਦਾ ਮਾਥੀ ਆਤੇ ਮਹਾਇਰ ਬਣ ਗਿਯਾ । ਤਿਮੋਥਿਉਸ ਦੇ ਨਾਮ ਖੋਲੁਮ ਦੀ ਧਹਿਲੀ ਖੱਤਰੀ ਤਿੰਨ ਮੁੱਖ ਗੱਲਾਂ ਉੱਤੇ ਵਿਚਾਰ ਕਰਨ ਦੇ ਲਈ ਲਿਖੀ ਗਈ ਹੈ ।

ਮਭ ਤੋਂ ਧਹਿਲਾਂ ਇਹ ਖੱਤਰੀ ਕਲੀਮਿਯਾ ਦੇ ਵਿੱਚ ਝੂਠੀ ਸਿੱਖਿਆ ਦੇ ਵਿਰੁੱਧ ਚਿਤਾਵਨੀ ਹੈ । ਉਹ ਸਿੱਖਿਆ ਜਿਹੜੀ ਯਹੂਦੀ ਆਤੇ ਗੈਰ ਯਹੂਦੀ ਸਿੱਖਿਆ ਦਾ ਮਿਲਿਆ ਜੁਲਿਆ ਰੂਧ ਮੀ ਜਿਵੇਂ ਕਿ ਭੋਤਿਕ ਸੰਮਾਰ ਬੁਰਾ ਹੈ ਆਤੇ ਕੁੱਝ ਵਿਸ਼ੇਸ਼ ਰੀਤੀ ਰਿਵਾਜਾਂ ਦੀ ਖਾਲਨਾ ਕਰਨ ਦੇ ਦੁਆਰਾ ਹੀ ਇੱਕ ਵਿਯਕਤੀ ਮੁਕਤੀ ਧਾ ਮਕਦਾ ਹੈ, ਜਿਵੇਂ ਕੁੱਝ ਧਦਾਰਥਾਂ ਨੂੰ ਨਾ ਖਾਣਾ, ਵਿਯਾਹ ਨਾ ਕਰਨਾ ਆਦਿ । ਇਸ ਖੱਤਰੀ ਵਿੱਚ ਕਲੀਮਿਯਾ ਦੇ ਧਰਬੰਧ ਆਤੇ ਆਰਾਧਨਾ ਦੇ ਬਾਰੇ ਨਿਰਦੇਸ਼ ਹਨ, ਆਤੇ ਨਾਲ-ਨਾਲ ਉਸ ਚਰਿੱਤਰ ਦਾ ਵਰਣਨ ਵੀ ਹੈ ਜਿਹੜਾ ਕਲੀਮਿਯਾ ਦੇ ਆਗੂਆਂ ਆਤੇ ਮਹਾਇਰਾਂ ਦਾ ਹੋਣਾ ਚਾਹੀਦਾ ਹੈ । ਅੰਤ ਵਿੱਚ ਤਿਮੋਥਿਉਸ ਨੂੰ ਇਹ ਮਲਾਗ ਦਿੱਤੀ ਗਈ ਹੈ ਕਿ ਉਹ ਕਿਵੇਂ ਯਿਸੂ ਮਮੀਗ ਦਾ ਇੱਕ ਚੰਗਾ ਮੋਵਰ ਬਣ ਮਕਦਾ ਹੈ ।

ਰੂਧ-ਚੇਥਾ:

ਭੂਮਿਰਾ 1:1, 2

ਕਲੀਮਿਯਾ ਆਤੇ ਇਸ ਦੇ ਆਗੂਆਂ ਦੇ ਬਾਰੇ ਨਿਰਦੇਸ਼ 1:3 - 3:16

ਤਿਮੋਥਿਉਸ ਨੂੰ ਉਸ ਦੇ ਰੰਮ ਦੇ ਬਾਰੇ ਨਿਰਦੇਸ਼ 4:1 - 6:21

ਨਮਕਰਾਰ

1 ਖੋਲੁਮ, ਜਿਹੜਾ ਮਾਡੇ ਮੁਕਤੀਦਾਤਾ ਧਰਮੇਸੁਰ ਆਤੇ ਮਾਡੀ ਆਮ ਧਰਭੂ ਯਿਸੂ ਮਮੀਗ ਦੀ ਆਗਿਆ ਆਨੁਮਾਰ ਉਸਦਾ ਰਮੂਲ ਹਾਂ । 2 ਆੱਗੇ ਯੋਗ ਤਿਮੋਥਿਉਸ ਨੂੰ ਜਿਹੜਾ ਵਿਸਵਾਮ ਵਿੱਚ ਮੇਰਾ ਮੱਚਾ ਖੁੱਤਰ ਹੈ, ਧਿਤਾ ਧਰਮੇਸੁਰ ਆਤੇ ਮਮੀਗ ਯਿਸੂ ਮਾਡੇ ਧਰਭੂ ਦੀ ਵੱਲੋਂ ਕਿਰਧਾ, ਦਯਾ ਆਤੇ ਮਾਂਤੀ ਮਿਲਦੀ ਰਹੇ ।

ਝੂਠੇ ਗੁਰੂਆਂ ਦੇ ਵਿਰੁੱਧ ਚਿਤਾਵਨੀ

੩ ਜਿਵੇਂ ਮੈਂ ਮਰਦੂਨਿਆ ਜਾਣ ਵੇਲੇ ਤੈਨੂੰ ਬੇਨਤੀ ਕੀਤੀ ਸੀ ਕਿ ਤੂੰ ਯਫਸੁਮ ਵਿੱਚ ਰਹੀਂ, ਤਿਵੇਂ ਗੁਣ ਵੀ ਰਚਦਾ ਹਾਂ ਕਿ ਤੂੰ ਕਈਆਂ ਨੂੰ ਗੁਰਮ ਰਹੀਂ ਜੋ ਹੋਰ ਪਰਚਾਰ ਦੀ ਸਿੱਖਿਆ ਨਾ ਦੇਣ । ੪ ਅਤੇ ਕਹਾਣੀਆਂ ਅਤੇ ਯਮੀਮਿਤ ਕੁੱਲ ਪੱਤਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸੁਰ ਦੇ ਉਮ ਪਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ । ੫ ਪਰ ਯਾਗਿਆ ਦਾ ਮੇਲ ਉਹ ਖਿਆਰ ਹੈ ਜਿਹੜਾ ਸੁੱਧ ਮਨ ਅਤੇ ਸਾਫ਼ ਅੰਤਰਰਾਜ ਅਤੇ ਨਿਮਰਪਟ ਵਿਸ਼ਵਾਸ ਤੋਂ ਹੁੰਦਾ ਹੈ । ੬ ਅਤੇ ਕਈ ਇੰਨਹਾਂ ਗੱਲਾਂ ਤੋਂ ਭਟਕ ਕੇ ਵਿਕਾਰਥ ਗੱਲਾਂ ਵੱਲ ਮੁੜ ਗਏ ਹਨ । ੭ ਜਿਹੜੇ ਉਪਦੇਸ਼ ਹੋਣਾ ਚਾਹੁੰਦੇ ਹਨ, ਭਾਵੇਂ ਉਹ ਸਮਝਦੇ ਹੀ ਨਹੀਂ ਕਿ, ਕੀ ਬੋਲਦੇ ਅਤੇ ਕਿਸ ਦੇ ਬਾਰੇ ਯਕੀਨ ਨਾਲ ਆਖਦੇ ਹਨ । ੮ ਪਰ ਯਮੀਂ ਜਾਣਦੇ ਹਾਂ ਕਿ ਜੇ ਕੋਈ ਉਮ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ । ੯ ਇਹ ਜਾਣ ਕੇ ਜੇ ਬਿਵਸਥਾ ਪਰਮੀ ਦੇ ਲਈ ਨਹੀਂ ਸਗੋਂ ਕੁਝ ਪਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਆਸੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ । ੧੦ ਹਰਮਾਰਾਂ, ਮੁੰਡੇਬਾਜ਼ਾਂ, ਯਾਗਦਾ ਰਾਜ ਵਾਲਿਆਂ, ਝੂਠੇ ਬੋਲਣ ਵਾਲਿਆਂ, ਝੂਠੀ ਸਹੁ ਖਾਣ ਵਾਲਿਆਂ ਦੇ ਲਈ ਖਾਪੀ ਹੋਈ ਹੈ ਨਾਲੇ ਜੇ ਹੋਰ ਕੁੱਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ । ੧੧ ਇਹ ਉਮ ਮੁਕਾਰ ਪਰਮੇਸੁਰ ਦੀ ਮਹਿਮਾ ਦੀ ਖੁਸ਼ਬਖ਼ਰੀ ਯਨੁਸਾਰ ਹੈ, ਜਿਹੜੀ ਮੈਨੂੰ ਮੌਖੀ ਕਈ ਸੀ ।

ਕਿਰਪਾ ਦੇ ਲਈ ਯੰਨਵਾਦ

੧੨ ਮੈਂ ਮਸੀਹ ਯਿਸੂ ਸਾਡੇ ਪਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ ਯੰਨਵਾਦ ਰਚਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਇਹ ਸੇਵਾ ਦਿੱਤੀਆਂ । ੧੩ ਭਾਵੇਂ ਮੈਂ ਪਹਿਲਾਂ ਨਿੰਦਿਆ ਰਾਜ ਵਾਲਾ, ਸਤਾਉਣ ਵਾਲਾ ਅਤੇ ਕੱਚੇਕਰਾ ਸੀ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਯਦਿਸ਼ਵਾਸ ਵਿੱਚ ਯਾਣਜਾਣਯੁਣੇ ਨਾਲ ਕੀਤਾ । ੧੪ ਅਤੇ ਸਾਡੇ ਪਰਭੂ ਦੀ ਕਿਰਪਾ, ਵਿਸ਼ਵਾਸ ਅਤੇ ਖਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ । ੧੫ ਇਹ ਬਚਨ ਪੱਕਾ ਹੈ ਅਤੇ ਯੁਕੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਯਾਇਆ, ਜਿੰਨਹਾਂ ਵਿੱਚੋਂ ਮਹਾਂ ਪਾਪੀ ਮੈਂ ਹਾਂ । ੧੬ ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਯਾਪਣੇ ਯੁਕੇ ਯੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨਹਾਂ ਦੇ ਨਮਿੱਤ ਜਿਹੜੇ ਉਮ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਰਾਜਗੇ ਇੱਕ

ਆਦਰਸ਼ ਹੋਵੇ । 1੭ ਗੁਣ ਸਦੀਖਰ ਮਹਾਰਾਜ, ਆਵਿਨਾਸ, ਆਦਿੱਖ, ਆਦੁੱਤੀ  
 ਯਰਮੇਸੁਰ ਦਾ ਆਦਰ ਆਤੇ ਮਹਿਮਾ ਜੁੱਗੋ-ਜੁੱਗ ਹੋਵੇ । ਆਮੀਨ । 1੮ ਹੇ ਖੁੱਤਰ  
 ਤਿਮੋਥਿਉਸ, ਮੈਂ ਉਨ੍ਹਾਂ ਆਗੰਮ ਵਾਰਾਂ ਦੇ ਆਨੁਸਾਰ ਜਿਹੜੇ ਧਹਿਲਾਂ ਤੋਂ ਤੇਰੇ  
 ਵਿਖੇ ਵੀਤੇ ਗਏ, ਤੈਨੂੰ ਇਹ ਗੁਰਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ  
 ਲੜਾਈ ਲੜੀਂ । 1੯ ਆਤੇ ਵਿਸਵਾਸ ਆਤੇ ਸੁੱਧ ਵਿਵੇਰ ਨੂੰ ਤਰਝਿਆਂ ਰੱਖੀਂ ਜਿਹ  
 ਨੂੰ ਵਈਆਂ ਨੇ ਛੱਡ ਕੇ ਵਿਸਵਾਸ ਦੀ ਥੋੜੀ ਡੋਬ ਦਿੱਤੀ । 20 ਉਨ੍ਹਾਂ ਵਿੱਚੋਂ  
 ਗੁਮਿਨਾਯੁਸ ਆਤੇ ਸਿਰੰਦਰ ਗਨ, ਜਿਨ੍ਹਾਂ ਨੂੰ ਮੈਂ ਸੈਤਾਨ ਦੇ ਸਖੁਰਦ ਵਰ ਦਿੱਤਾ  
 ਕਿ ਤਾੜਨਾ ਧਾ ਕੇ ਉਹ ਵਿਰੁੱਧ ਨਾ ਖੋਲਣ ।

੨

ਆਰਾਯਨਾ ਦੇ ਬਾਰੇ ਨਿਰਦੇਸ਼

1 ਮੈਂ ਮੈਂ ਸਭ ਤੋਂ ਧਹਿਲਾਂ ਇਹ ਸਮਝਾਉਂਦਾ ਹਾਂ ਜੋ ਬੇਨਤੀਆਂ, ਧਰਾਰਥਨਾਂ,  
 ਆਦਰਸ਼ਾਂ ਆਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਵੀਤੇ ਜਾਣ । 2 ਧਾਤਸਾਗਾਂ  
 ਆਤੇ ਸਭਨਾਂ ਆਧਿਕਾਰੀਆਂ ਦੇ ਲਈ ਕਿ ਆਮੀਂ ਖੁਰੀ ਭਗਤੀ ਆਤੇ ਗੰਭੀਰਤਾਈ  
 ਵਿੱਚ ਚੈਨ ਆਤੇ ਸੁੱਖ ਨਾਲ ਜੀਵਨ ਬਤੀਤ ਕਰੀਏ । 3 ਸਾਡੇ ਮੁਕਤੀਦਾਤੇ  
 ਧਰਮੇਸੁਰ ਦੇ ਗੁਰੂ ਇਹੋ ਭਲਾ ਆਤੇ ਧਰਵਾਨ ਹੈ । 4 ਜੇ ਚਾਹੁੰਦਾ ਹੈ ਕਿ ਸਾਰੇ  
 ਮਨੁੱਖ ਬਚਾਏ ਜਾਣ ਆਤੇ ਉਹ ਸੱਚ ਦੇ ਗਿਆਨ ਤੱਕ ਧਹੁੰਚਣ । 5 ਕਿਉਂ ਜੋ  
 ਧਰਮੇਸੁਰ ਇੱਕੋ ਹੈ ਆਤੇ ਧਰਮੇਸੁਰ ਆਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ  
 ਆਧ ਮਨੁੱਖ ਹੈ ਆਰਥਾਤ ਮਸੀਹ ਯਿਸੂ । 6 ਜਿਸ ਨੇ ਆਧਣੇ ਆਧ ਨੂੰ ਸਭਨਾਂ  
 ਲਈ ਧਰਾਮਚਿੱਤ ਦੇ ਮੁੱਲ ਵਜੋਂ ਦੇ ਦਿੱਤਾ ਆਤੇ ਉਹ ਵੀ ਗਵਾਹੀ ਆਧਣੇ ਸਮੇਂ ਸਿਰ  
 ਹੋਈ । 7 ਇਸ ਦੇ ਲਈ ਮੈਂ ਧਰਚਾਰਕ, ਰਸੂਲ ਆਤੇ ਵਿਸਵਾਸ, ਸਚਿਆਈ ਵਿੱਚ  
 ਧਰਾਈਆਂ ਵੇਮਾਂ ਨੂੰ ਉਧਦੇਸ਼ ਵਰਨ ਵਾਲਾ ਠਹਿਰਾਇਆ ਗਿਆ ਸੀ । ਮੈਂ ਸੱਚ  
 ਖੋਲਦਾ ਹਾਂ, ਝੂਠ ਨਹੀਂ ਖੋਲਦਾ । 8 ਉਧਰੰਤ ਮੈਂ ਇਹ ਚਾਹੁੰਦਾ ਹਾਂ ਕਿ ਹਰ ਜਗਾ  
 ਧਰਥ, ਵਰੋਧ ਆਤੇ ਵਿਵਾਦ ਤੋਂ ਬਿਨ੍ਹਾਂ ਧਵਿੱਤਰ ਗੱਥ ਉੱਠਾ ਕੇ ਧਰਾਰਥਨਾ ਵਰਨ  
 । 9 ਇਸੇ ਤਰ੍ਹਾਂ ਚਾਹੁੰਦਾ ਹਾਂ ਕਿ ਇਸਤਰੀਆਂ ਲਾਜ ਆਤੇ ਸੰਜਮ ਸਹਿਤ ਆਧਣੇ  
 ਆਧ ਨੂੰ ਸੁਹਾਉਣੀ ਧੁਸਾਰ ਨਾਲ ਸੁਭਾਰਨ, ਨਾ ਗੁੰਦਿਆਂ ਹੋਣਿਆਂ ਵਾਲਾਂ ਆਤੇ  
 ਸੇਨੇ ਜਾਂ ਮੇਤੀਆਂ ਜਾਂ ਮਹਿੰਗੇ ਮੁੱਲ ਦੇ ਬਸਤਰਾਂ ਨਾਲ । 10 ਸਗੋਂ ਭਲੇ ਵੇਮਾਂ  
 ਦੇ ਵਸੀਲੇ ਨਾਲ ਸੁਭਾਰਨ, ਕਿਉਂ ਜੋ ਇਹ ਉਨ੍ਹਾਂ ਇਸਤਰੀਆਂ ਨੂੰ ਫੱਥਦਾ ਹੈ  
 ਜਿਹੜੀਆਂ ਧਰਮੇਸੁਰ ਵੀ ਭਗਤੀ ਨੂੰ ਮੰਨਦੀਆਂ ਹਨ । 11 ਇਸਤਰੀ ਨੂੰ ਚਾਹੀਦਾ  
 ਹੈ ਕਿ ਚੁੱਧ-ਚਾਧ ਹੋ ਕੇ ਖੁਰੀ ਆਧੀਨਗੀ ਨਾਲ ਸਿੱਖਿਆ ਲਵੇ । 12 ਮੈਂ ਇਸਤਰੀ  
 ਨੂੰ ਸਿੱਖਿਆ ਦੇਣ ਆਥਵਾ ਧਰਥ ਉੱਤੇ ਗੁਰਮ ਚਲਾਉਣ ਵੀ ਧਰਵਾਨਗੀ ਨਹੀਂ

ਦਿੰਦਾ ਮਗੋਂ ਉਹ ਚੁੱਖ-ਚਾਖ ਰਹੇ । ੧੩ ਕਿਉਂ ਜੇ ਆਦਮ ਧਹਿਲਾਂ ਰਚਿਆ ਗਿਆ  
ਮੀ ਫਿਰ ਹੱਵਾਹ । ੧੪ ਆਦਮ ਨੇ ਯੋਖਾ ਨਹੀਂ ਖਾਧਾ ਯਰ ਇਮਤਰੀ ਯੋਖਾ ਖਾ  
ਰੇ ਆਖਰਾਯ ਵਿੱਚ ਥੈ ਗਈ । ੧੫ ਤਾਂ ਵੀ ਥੱਚਾ ਜੰਮਣ ਦੇ ਵਸੀਲੇ ਨਾਲ ਉਹ  
ਬਚਾਈ ਜਾਵੇਗੀ ਜੇ ਉਹ ਵਿਸਵਾਸ, ਧਿਆਨ , ਯਦਿੱਤਰਤਾਈ ਆਤੇ ਸੰਜਮ  
ਵਿੱਚ ਬਣੀਆਂ ਰਹਿਣ ।

੩

ਬਿਸਥਾਯਾਂ ਆਤੇ ਸੇਵਰਾਂ ਦੀ ਯੋਗਤਾ

੧ ਇਹ ਬਚਨ ਸੱਚ ਹੈ ਕਿ ਜੇ ਕੋਈ ਨਿਗਾਹਬਾਨ ਦੀ ਖਦਵੀ ਨੂੰ ਚਾਹੁੰਦਾ  
ਹੈ, ਉਹ ਚੰਗੇ ਕੰਮ ਨੂੰ ਚਾਹੁੰਦਾ ਹੈ । ੨ ਇਸ ਲਈ ਚਾਹੀਦਾ ਹੈ ਜੇ ਨਿਗਾਹਬਾਨ  
ਨਿਰਦੋਸ਼, ਇੱਕੋ ਹੀ ਖਤਨੀ ਦਾ ਖਤੀ, ਖਰਗੋਜ਼ਗਾਰ, ਸੁਰਤ ਵਾਲਾ, ਨੇਕ ਚਲਣ,  
ਯਰਾਹੁਣਚਾਰ ਆਤੇ ਸਿੱਖਿਆ ਦੇਣ ਯੋਗ ਹੋਵੇ, ੩ ਨਾ ਸਰਾਬੀ, ਨਾ ਕੁੱਟਮਾਰ  
ਰਰਨ ਵਾਲਾ, ਨਾ ਝਗੜਾਲੂ, ਨਾ ਥੈਸੇ ਦਾ ਲੋਭੀ, ਮਗੋਂ ਮੀਲ ਮੁਭਾਉ ਹੋਵੇ ।  
੪ ਆਖਣੇ ਘਰ ਦਾ ਚੰਗੀ ਤਰ੍ਹਾਂ ਖਰਬੰਧ ਰਰਨ ਵਾਲਾ, ਆਖਣੇ ਬੱਚਿਆਂ ਨੂੰ  
ਯੂਰੀ ਗੰਭੀਰਤਾਈ ਨਾਲ ਆਖੀਨ ਰੱਖਣ ਵਾਲਾ ਹੋਵੇ । ੫ ਜੇ ਕੋਈ ਆਖਣੇ ਹੀ  
ਘਰ ਦਾ ਖਰਬੰਧ ਰਰਨਾ ਨਾ ਜਾਣਦਾ ਹੋਵੇ, ਉਹ ਖਰਮੇਸੁਰ ਦੀ ਰਲੀਮਿਯਾ  
ਦੀ ਰਖਵਾਲੀ ਕਿਵੇਂ ਰਰੇਗਾ ? ੬ ਉਹ ਨਵਾਂ ਚੇਲਾ ਨਾ ਹੋਵੇ, ਕਿ ਕਿਤੇ ਘਰੰਡ  
ਵਿੱਚ ਆ ਕੇ ਸੈਤਾਨ ਦੀ ਤਰ੍ਹਾਂ ਸਜਾ ਖਾਵੇ । ੭ ਆਤੇ ਚਾਹੀਦਾ ਹੈ ਜੇ ਬਾਹਰ  
ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ, ਕਿ ਉਹ ਦੋਸ ਹੋਣ ਨਾ ਜਾਵੇ ਆਤੇ  
ਸੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ । ੮ ਇਸੇ ਤਰ੍ਹਾਂ ਸੇਵਰਾਂ ਨੂੰ ਚਾਹੀਦਾ  
ਹੈ ਜੇ ਗੰਭੀਰ ਹੋਣ, ਨਾ ਕੇ ਜਬਾਨੇ, ਨਾ ਸਰਾਬ ਖੀਣ ਵਾਲੇ, ਨਾ ਝੂਠੀ ਕਮਾਈ  
ਦੇ ਲੋਭੀ । ੯ ਖਰ ਵਿਸਵਾਸ ਦੇ ਭੇਤ ਨੂੰ ਸੁੱਧ ਵਿਵੇਕ ਨਾਲ ਮੰਨਣ । ੧੦ ਆਤੇ  
ਇਹ ਵੀ ਧਹਿਲਾਂ ਖਰਬੰਧ ਜਾਣ, ਜੇ ਨਿਰਦੋਸ਼ ਨਿੱਕਲਣ ਤਾਂ ਫੇਰ ਸੇਵਰਾਈ ਰਰਨ  
। ੧੧ ਇਸੇ ਤਰ੍ਹਾਂ, ਯੋਰਤਾਂ ਨੂੰ ਚਾਹੀਦਾ ਹੈ ਜੇ ਗੰਭੀਰ ਹੋਣ, ਨਾ ਦੋਸ ਲਾਉਣ  
ਵਾਲੀਆਂ, ਮਗੋਂ ਖਰਗੋਜ਼ਗਾਰ ਆਤੇ ਸਾਰੀਆਂ ਗੱਲਾਂ ਵਿੱਚ ਵਿਸਵਾਸਯੋਗ ਹੋਣ  
। ੧੨ ਸੇਵਰ ਇੱਕੋ ਹੀ ਖਤਨੀ ਦੇ ਖਤੀ ਹੋਣ, ਆਖਣਿਆਂ ਬੱਚਿਆਂ ਆਤੇ ਆਖਣੇ  
ਘਰਾਂ ਦਾ ਚੰਗੀ ਤਰ੍ਹਾਂ ਨਾਲ ਖਰਬੰਧ ਰਰਨ ਵਾਲੇ ਹੋਣ । ੧੩ ਕਿਉਂਕਿ ਜਿਹਨਾਂ ਨੇ  
ਸੇਵਰਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ, ਉਹ ਆਖਣੇ ਲਈ ਚੰਗੀ ਖਦਵੀ  
ਆਤੇ ਵੱਡੀ ਦਲੇਰੀ ਉਸ ਵਿਸਵਾਸ ਵਿੱਚ ਖਰਾਖਤ ਰਰਦੇ ਹਨ ਜਿਹੜੀ ਮਸੀਹ  
ਯਿਸੂ ਉੱਤੇ ਹੈ ।

ਥੈਲਮ ਦੇ ਨਿਰਦੋਸ਼ਾਂ ਦਾ ਕਾਰਨ

੧੪ ਭਾਵੇਂ ਮੈਨੂੰ ਤੇਰੇ ਰੋਲ ਛੇਤੀ ਆਉਣ ਦੀ ਆਮ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ। ੧੫ ਘਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੇ ਘਰਮੇਸੂਰ ਦੇ ਘਰ ਵਿੱਚ ਕਿਹੋ ਜਿਹਾ ਵਿਗਰ ਰਹਿਣਾ ਚਾਹੀਦਾ ਹੈ, ਜਿਹੜਾ ਜਿਉਂਦੇ ਘਰਮੇਸੂਰ ਦੀ ਕਲੀਮਿਯਾ, ਸਚਿਆਈ ਦਾ ਬੰਧੂ ਅਤੇ ਨੀਂਹ ਹੈ। ੧੬ ਅਤੇ ਯਰੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਘਰਗਟ ਹੋਇਆ, ਆਤਮਾ ਵਿੱਚ ਘਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਰੋਮਾਂ ਵਿੱਚ ਉਹਦਾ ਘਰਚਾਰ ਰੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਰੀਤੀ ਗਈ, ਮਹਿਮਾ ਵਿੱਚ ਉੱਘਰ ਉੱਠਾ ਲਿਆ ਗਿਆ।

੪

### ਝੂਠੇ ਗੁਰੂ

੧ ਘਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਗੁਰੂਆਂ ਅਤੇ ਝੂਠਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ। ੨ ਇਹ ਝੂਠ ਖੋਲਣ ਵਾਲਿਆਂ ਦੇ ਕਥਣ ਤੋਂ ਹੋਵੇਗਾ, ਜਿੰਨ੍ਹਾਂ ਦਾ ਆਖਣਾ ਹੀ ਵਿਵੇਕ ਗਰਮ ਲੋਹੇ ਨਾਲ ਦਾਗਿਆ ਹੋਇਆ ਹੈ। ੩ ਜਿਹੜੇ ਵਿਆਹ ਰਹਿਣ ਤੋਂ ਰੋਕਦੇ, ਜੇ ਘਰਮੇਸੂਰ ਦੇ ਉਤਪਤ ਰੀਤੇ ਭੋਜਨਾਂ ਨੂੰ ਖਾਣ ਤੋਂ ਮਨਾ ਕਰਦੇ ਹਨ, ਘਰ ਵਿਸ਼ਵਾਸ ਰਹਿਣ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਯੰਨਵਾਦ ਮਹਿਤ ਸਵੀਕਾਰ ਕਰਨ। ੪ ਕਿਉਂ ਜੇ ਘਰਮੇਸੂਰ ਦੀ ਰਚੀ ਹੋਈ ਹਰੇਰ ਰਚਨਾ ਚੰਗੀ ਹੈ, ਅਤੇ ਕੋਈ ਵੀ ਤਿਆਗਣ ਦੇ ਯੋਗ ਨਹੀਂ ਜੇ ਉਹ ਯੰਨਵਾਦ ਮਹਿਤ ਸਵੀਕਾਰ ਰੀਤੀ ਜਾਵੇ। ੫ ਇਸ ਲਈ ਜੇ ਉਹ ਘਰਮੇਸੂਰ ਦੇ ਬਚਨ ਅਤੇ ਘਰਾਰਥਨਾ ਨਾਲ ਖਵਿੱਤਰ ਹੋ ਜਾਂਦੀ ਹੈ।

### ਮਸੀਹ ਯਿਸੂ ਦਾ ਚੰਗਾ ਮੋਵਰ

੬ ਜੇ ਤੂੰ ਭਾਈਆਂ ਨੂੰ ਇਹ ਗੱਲਾਂ ਸਿਖਾਵੇਂ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਮੋਵਰ ਬਣੇਂਗਾ, ਵਿਸ਼ਵਾਸ ਦੀਆਂ ਗੱਲਾਂ ਅਤੇ ਉਹ ਖਰੀ ਸਿੱਖਿਆ ਜਿਸ ਨੂੰ ਤੂੰ ਮੰਨਦਾ ਆਇਆ ਹੈ, ਉਸ ਵਿੱਚ ਬਣਿਆ ਰਹਿ। ੭ ਘਰ ਗੰਦੀਆਂ ਅਤੇ ਖੁੱਛੀਆਂ ਵਾਲੀਆਂ ਰਗਟੀਆਂ ਵੱਲੋਂ ਮੂੰਹ ਮੋੜ, ਅਤੇ ਭਗਤੀ ਲਈ ਆਖ ਮਾਧਨਾ ਕਰ। ੮ ਕਿਉਂ ਜੇ ਸਰੀਰਕ ਰਿਹਿਯਾ ਤੋਂ ਬੋੜਾ ਲਾਭ ਹੈ, ਘਰ ਭਗਤੀ ਸਭਨਾਂ ਗੱਲਾਂ ਲਈ ਲਾਹੇਵੰਦ ਹੈ, ਕਿਉਂ ਜੇ ਗੁਣ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਸ ਦੇ ਨਾਲ ਹੈ। ੯ ਇਹ ਬਚਨ ਸੱਚ ਹੈ ਅਤੇ ਯੂਰੀ ਤਰ੍ਹਾਂ ਮੰਨਣ ਯੋਗ ਹੈ। ੧੦ ਇਸੇ ਲਈ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਕਿਉਂ ਜੇ ਅਸੀਂ ਜਿਉਂਦੇ ਘਰਮੇਸੂਰ ਉੱਤੇ ਆਮ ਰੱਖੀ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ, ਘਰ ਖਾਮ ਕਰਕੇ ਵਿਸ਼ਵਾਸੀਆਂ

ਦਾ ਖੁਰਤੀਦਾਤਾ ਹੈ । ੧੧ ਇਹਨਾਂ ਗੱਲਾਂ ਦੀ ਆਗਿਆ ਦੇ ਆਤੇ ਸਿਖਾ । ੧੨ ਕੋਈ ਤੇਰੀ ਜੁਆਨੀ ਨੂੰ ਤੁਛ ਨਾ ਜਾਣੇ ਮਗੋਂ ਤੂੰ ਵਿਸ਼ਵਾਸ ਰਹਨ ਵਾਲਿਆਂ ਲਈ ਬਚਨ, ਚਾਲ ਚਲਨ, ਧਿਆਰ, ਆਤਮਾ, ਵਿਸ਼ਵਾਸ ਆਤੇ ਯਵਿੱਤਰਤਾਈ ਵਿੱਚ ਆਦਰਸ਼ ਬਣੀ । ੧੩ ਜਦ ਤੱਕ ਮੈਂ ਨਾ ਆਵਾਂ, ਤੂੰ ਯੜ੍ਹਾਈ ਰਹਨ, ਉਪਦੇਸ਼ ਰਹਨ ਆਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ । ੧੪ ਤੂੰ ਉਸ ਵਰਦਾਨ ਦੀ ਬੇਘਰਵਾਹੀ ਨਾ ਰਹ ਜੋ ਤੇਰੇ ਵਿੱਚ ਹੈ, ਜਿਹੜੀ ਅਗੰਮ ਵਾਰ ਦੇ ਰਾਹੀਂ ਬਜ਼ੁਰਗਾਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ । ੧੫ ਇੰਨਹਾਂ ਗੱਲਾਂ ਵੱਲ ਧਿਆਨ ਦੇ, ਇਹਨਾਂ ਵਿੱਚ ਲੱਗਿਆ ਰਹਿ ਤਾਂ ਰਿ ਤੇਰੀ ਤਰੱਕੀ ਸਭਨਾਂ ਉੱਤੇ ਧਰਗਟ ਹੋਵੇ । ੧੬ ਆਪਣੇ ਆਪ ਦੀ ਆਤੇ ਆਪਣੀ ਸਿੱਖਿਆ ਦੀ ਰਾਖੀ ਰਹ ਇੰਨਹਾਂ ਗੱਲਾਂ ਉੱਤੇ ਬਣਿਆ ਰਹਿ, ਰਿਉਂ ਜੋ ਤੂੰ ਇਸ ਤਰ੍ਹਾਂ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਗਾ ।

## ੫

ਵਿਸ਼ਵਾਸੀਆਂ ਦੇ ਲਈ ਜਿੰਮੇਵਾਰੀਆਂ  
 ੧ ਰਿਸੇ ਬੁੱਢੇ ਨੂੰ ਨਾ ਝਿੜਕੀਂ ਮਗੋਂ ਉਸ ਨੂੰ ਧਿਤਾ ਵਾਂਗੂੰ ਆਤੇ ਜੁਆਨਾਂ ਨੂੰ ਭਰਾਵਾਂ ਦੀ ਤਰ੍ਹਾਂ ਸਮਝਾਵੀਂ । ੨ ਆਤੇ ਬੁੱਢੀਆਂ ਯੋਰਤਾਂ ਨੂੰ ਮਾਤਾ ਵਾਂਗੂੰ ਆਤੇ ਮੁਟਿਆਰਾਂ ਨੂੰ ਆੱਤ ਯਵਿੱਤਰਤਾਈ ਨਾਲ ਭੈਣਾਂ ਵਾਂਗੂੰ ਸਮਝਾਵੀਂ । ੩ ਵਿਯਵਾਵਾਂ ਦਾ ਜਿਹੜੀਆਂ ਮੱਚ-ਮੁੱਚ ਵਿਯਵਾ ਹਨ ਆਦਰ ਰਹੀਂ । ੪ ਧਰ ਜੇ ਰਿਸੇ ਵਿਯਵਾ ਦੇ ਬੱਚੇ ਅਥਵਾ ਖੋਤਰੇ ਦੋਹਤਰੇ ਹੋਣ, ਉਹ ਧਹਿਲਾਂ ਆਪਣੇ ਘਰਾਣੇ ਨਾਲ ਧਰਮ ਰਮਾਉਣ ਆਤੇ ਆਪਣੇ ਮਾਧਿਆਂ ਦਾ ਹੱਕ ਆਦਾ ਰਹਨ, ਰਿਉਂ ਜੋ ਧਰਮੇਸੁਰ ਦੇ ਹਜ਼ੂਰ ਇਹੋ ਧਰਵਾਨ ਹੈ । ੫ ਜਿਹੜੀ ਮੱਚ-ਮੁੱਚ ਵਿਯਵਾ ਆਤੇ ਇਕੱਲੀ ਹੈ, ਉਹ ਨੇ ਧਰਮੇਸੁਰ ਉੱਤੇ ਆਮ ਰੱਖੀ ਹੋਈ ਹੈ ਆਤੇ ਰਾਤ-ਦਿਨ ਬੇਨਤੀਆਂ ਆਤੇ ਧਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ । ੬ ਧਰ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਤਾਂ ਜਿਉਂਦੀ ਹੀ ਮਰੀ ਹੋਈ ਹੈ । ੭ ਤੂੰ ਇੰਨਹਾਂ ਗੱਲਾਂ ਦੀ ਵੀ ਆਗਿਆ ਦੇ ਤਾਂ ਰਿ ਉਹ ਨਿਰਦੋਸ਼ ਹੋਣ । ੮ ਧਰ ਜੇ ਕੋਈ ਆਪਣਿਆਂ ਲਈ ਆਤੇ ਖਾਮ ਰਰਕੇ ਆਪਣੇ ਘਰਾਣੇ ਲਈ ਚਿੰਤਾ ਨਹੀਂ ਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋਇਆ ਆਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਬਣ ਗਿਆ ਹੈ । ੯ ਉਸੇ ਵਿਯਵਾ ਦਾ ਨਾਮ ਲਿਖਿਆ ਜਾਵੇ, ਜਿਸ ਦੀ ਉਮਰ ਸੱਠਾਂ ਵਰਿਗਾਂ ਤੋਂ ਘੱਟ ਨਾ ਹੋਵੇ ਆਤੇ ਇੱਕੋ ਹੀ ਧਤੀ ਦੀ ਧਤਨੀ ਰਹੀ ਹੋਵੇ । ੧੦ ਆਤੇ ਉਹ ਭਲੇ ਕੰਮਾਂ ਰਰਕੇ ਨੇਰਨਾਮ ਹੋਵੇ ਜੋ ਉਸ ਨੇ ਬੱਚਿਆਂ ਨੂੰ ਧਾਲਿਆ ਹੋਵੇ, ਦੂਜਿਆਂ ਦੀ ਧਰਾਹੁਣਚਾਰੀ ਰੀਤੀ ਹੋਵੇ, ਮੰਤਾਂ ਦੇ ਚਰਨ ਖੋਤੇ ਹੋਣ, ਦੁੱਖੀਆਂ ਦੀ ਸਹਾਇਤਾ ਰੀਤੀ ਹੋਵੇ, ਆਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਹੋਵੇ । ੧੧ ਧਰ ਮੁਟਿਆਰ ਵਿਯਵਾਵਾਂ ਨੂੰ ਲਾਭੇ ਰੱਖ,

ਰਿਉਰਿ ਉਹ ਮਸੀਹ ਤੋਂ ਵਿਰੁੱਧ ਹੋ ਕੇ ਸਰੀਰ ਦੀ ਰਾਮਨਾਂ ਦੇ ਵੱਸ ਯੈ ਕੇ ਵਿਆਹ ਰਹਾਉਣਾ ਚਾਹੁੰਦੀਆਂ ਹਨ । 12 ਅਤੇ ਉਹ ਦੋਸੀ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਯਹਿਲੀ ਵਿਸਵਾਸ ਤਿਆਗ ਬੈਠੀਆਂ ਹਨ । 13 ਨਾਲੇ ਉਹ ਘਰ ਘਰ ਫਿਰ ਕੇ ਆਲਮਣਾਂ ਬਣਨਾ ਸਿੱਖਦੀਆਂ ਹਨ ਅਤੇ ਨਿਰੀਆਂ ਆਲਮਣਾਂ ਹੀ ਨਹੀਂ ਮਗੋਂ ਬੁੜ-ਬੁੜ ਕਰਨ ਵਾਲੀਆਂ ਅਤੇ ਖਰਾਬਿਆਂ ਕੰਮਾਂ ਵਿੱਚ ਲੜਾਕੂ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ । 14 ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਯਵਾਹਾਂ ਵਿਆਹ ਕਰ ਲੈਣ, ਯੀਆਂ ਖੁੱਤਰ ਜਣਨ, ਅਠੇਲੁ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆ ਕਰਨ ਦਾ ਮੌਕਾ ਨਾ ਦੇਣ । 15 ਰਿਉ ਜੋ ਕਈ ਯਹਿਲਾਂ ਹੀ ਸੈਤਾਨ ਦੇ ਮਗਰ ਲੱਗ ਗਈਆਂ ਹਨ । 16 ਜੋ ਰਿਮੇ ਵਿਸਵਾਸੀ ਇਸਤਰੀ ਦੇ ਘਰ ਵਿਯਵਾਂ ਹੋਣ ਤਾਂ ਉਹ ਉਨ੍ਹਾਂ ਦੀ ਮਗਾਇਤਾ ਕਰੇ ਤਾਂ ਜੋ ਕਲੀਮਿਯਾ ਉੱਤੇ ਭਾਰ ਨਾ ਪਵੇ ਤਾਂ ਜੋ ਕਲੀਮਿਯਾ ਉਨ੍ਹਾਂ ਦੀ ਮਗਾਇਤਾ ਕਰੇ ਜਿਹੜੀਆਂ ਮੱਚ-ਮੁੱਚ ਵਿਯਵਾਂ ਹਨ । 17 ਉਹ ਬਜ਼ੁਰਗ ਜਿਹੜੇ ਚੰਗਾ ਖਰਬੰਧ ਕਰਦੇ ਹਨ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਖਰ ਖਾਮ ਕਰਕੇ ਉਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ । 18 ਰਿਉ ਜੋ ਪਵਿੱਤਰ ਗਰੰਥ ਇਹ ਆਖਦਾ ਹੈ ਕਿ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਕਈ ਰਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ । 19 ਬਜ਼ੁਰਗ ਦੇ ਵਿਰੁੱਧ ਕੋਈ ਦੋਸ ਨਾ ਸੁਣੀਂ, ਜਦੋਂ ਤੱਕ ਦੇ ਜਾਂ ਤਿੰਨ ਗਵਾਹ ਨਾ ਹੋਣ । 20 ਜਿਹੜੇ ਖਾਧ ਕਰਦੇ ਹਨ, ਉਹਨਾਂ ਨੂੰ ਸਭਨਾਂ ਦੇ ਮਾਹਮਣੇ ਝਿੜਕ ਦੇ ਤਾਂ ਕਿ ਦੂਜਿਆਂ ਨੂੰ ਵੀ ਡਰ ਰਹੇ । 21 ਮੈਂ ਖਰਮੇਸੂਰ, ਮਸੀਹ ਖਿਸੂ ਅਤੇ ਚੁਣਿਆਂ ਹੋਇਆਂ ਦੂਤਾਂ ਨੂੰ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਇਹਨਾਂ ਗੱਲਾਂ ਦੀ ਸੰਭਾਲ ਕਰ ਅਤੇ ਰਿਮੇ ਕੰਮ ਵਿੱਚ ਖੱਬਯਾਤ ਨਾ ਕਰ । 22 ਅਤੇ ਜਲਦੀ ਨਾਲ ਰਿਮੇ ਉੱਤੇ ਹੱਥ ਰੱਖ ਕੇ ਹੋਰਨਾਂ ਦੇ ਖਾਧਾਂ ਦਾ ਭਾਗੀ ਨਾ ਬਣ । ਆਪਣੇ ਆਪ ਨੂੰ ਪਵਿੱਤਰ ਰੱਖ । 23 ਆਗਾਹਾਂ ਨੂੰ ਨਿਰਾ ਧਾਣੀ ਨਾ ਧੀਆ ਕਰ ਖਰ ਗਾਜਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਬੋੜੀ ਜਿਹੀ ਮੈਂ ਵਰਤ ਲਿਆ ਕਰ । 24 ਕਈ ਮਨੁੱਖਾਂ ਦੇ ਖਾਧ ਖਰਗਟ ਹਨ ਅਤੇ ਨਿਆਂ ਦੇ ਲਈ ਯਹਿਲਾਂ ਹੀ ਯਹੁੰਚ ਜਾਂਦੇ ਹਨ ਅਤੇ ਕਈਆਂ ਦੇ ਬਾਅਦ ਵਿੱਚ ਖਰਗਟ ਹੁੰਦੇ ਹਨ । 25 ਇਸੇ ਤਰ੍ਹਾਂ ਭਲੇ ਕੰਮ ਵੀ ਖਰਗਟ ਹਨ ਅਤੇ ਜੋ ਹੋਰ ਰਿਮਮ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ ।

੬

1 ਜਿਹੜੇ ਦਾਸ ਹਨ, ਉਹ ਆਪਣਿਆਂ ਮਾਲਕਾਂ ਨੂੰ ਯੁਕੇ ਆਦਰ ਦੇ ਯੋਗ ਸਮਝਣ ਤਾਂ ਜੋ ਖਰਮੇਸੂਰ ਦੇ ਨਾਮ ਅਤੇ ਸਿੱਖਿਆ ਦੀ ਨਿੰਦਿਆ ਨਾ ਹੋਵੇ ।  
2 ਅਤੇ ਜਿੰਨ੍ਹਾ ਦੇ ਮਾਲਕ ਵਿਸਵਾਸੀ ਹਨ ਉਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁਛ

ਨਾ ਜਾਣਨ ਧਰ ਉਨ੍ਹਾਂ ਦੀ ਹੋਰ ਵੀ ਸੇਵਾ ਕਰਨ, ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ । ਉਹ ਨਿਰਾਸ਼ਾਵਾਨ ਅਤੇ ਖਿਆਲੇ ਹਨ । ਇੰਨ੍ਹਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ ।

ਝੂਠੀ ਸਿੱਖਿਆ ਅਤੇ ਧਨ ਦਾ ਲੋਭ

੩ ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਮਾਡੇ ਧਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ, ਨਹੀਂ ਮੰਨਦਾ । ੪ ਤਾਂ ਉਹ ਹਿੰਦਸਿਆ ਹੋਇਆ ਹੈ ਅਤੇ ਕੁੱਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸਬਦਾਂ ਦੇ ਹੋਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫਰ, ਗੰਦੇ ਬੋਲ । ੫ ਅਤੇ ਬੁਰੇ ਸੱਕ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ । ੬ ਧਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ । ੭ ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁੱਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁੱਝ ਲੈ ਜਾ ਸਕਦੇ ਹਾਂ । ੮ ਧਰ ਜਦੋਂ ਮਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਮਾਡੇ ਲਈ ਇਹੋ ਬਖੇਰਾ ਹੈ । ੯ ਧਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਮੈਂ ਧਰਤਾਵੇ, ਫਾਹੀ ਅਤੇ ਬਹੁਤਿਆਂ ਮੁਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਘੋਰੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਮ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ । ੧੦ ਕਿਉਂ ਜੋ ਧੈਮੇ ਦਾ ਲੋਭ ਹਰ ਧਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਗਹੌਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ ।

ਤਿਮੋਥਿਉਸ ਨੂੰ ਵਿਆਕਰਤੀਗਤ ਨਿਰਦੇਸ਼

੧੧ ਧਰ ਤੂੰ ਹੇ ਧਰਮੇਸੁਰ ਦੇ ਬੰਦੇ, ਇੰਨ੍ਹਾਂ ਗੱਲਾਂ ਤੋਂ ਦੂਰ ਰਹਿ ਅਤੇ ਧਰਮ, ਭਗਤੀ, ਵਿਸ਼ਵਾਸ, ਖਿਆਲ, ਯੀਰਜ ਅਤੇ ਨਰਮਾਈ ਦੇ ਭਾਲ ਵਿੱਚ ਲੱਗਾ ਰਹਿ । ੧੨ ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਖਰ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਖੱਰਾ ਕਰਾਰ ਕੀਤਾ ਸੀ । ੧੩ ਮੈਂ ਧਰਮੇਸੁਰ ਨੂੰ, ਜਿਹੜਾ ਸਭਨਾਂ ਨੂੰ ਜੀਵਨ ਬਖਸ਼ਦਾ ਹੈ ਅਤੇ ਮਸੀਹ ਯਿਸੂ ਨੂੰ ਜਿਸ ਨੇ ਖੁੰਤਿਯੁਸ ਖਿਲਾਤੁਸ ਦੇ ਸਾਗਮਣੇ ਖੱਰਾ ਕਰਾਰ ਕੀਤਾ ਸੀ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ । ੧੪ ਕਿ ਤੂੰ ਮਾਡੇ ਧਰਭੂ ਯਿਸੂ ਮਸੀਹ ਦੇ ਧਰਗਟ ਹੋਣ ਤੱਕ ਆਪਣੇ ਫਰਜ ਨੂੰ ਬੇਦਾਗ ਅਤੇ ਬੇਦੋਸ਼ ਕਰਕੇ ਰੱਖ । ੧੫ ਜਿਹ ਨੂੰ ਉਹ ਵੇਲੇ ਸਿਰ ਧਰਗਟ ਕਰੇਗਾ, ਜਿਹੜਾ ਧੰਨ ਅਤੇ ਸਰਬ



ਸਰਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਖਰਬੂਯਾਂ ਦਾ ਖਰਬੂਯ ਹੈ । ੧੬ ਆਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਆਣਖੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਧਰਾਰਭ ਮਦਾ ਹੀ ਹੋਵੇ । ਆਮੀਨ । ੧੭ ਜਿਹੜੇ ਇਸ ਸੰਸਾਰ ਵਿੱਚ ਯਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਰਿਹਾਸ ਨਾ ਕਰਨ ਅਤੇ ਖੋ ਠਿਕਾਣੇ ਯਨ ਉੱਤੇ ਨਹੀਂ, ਖਰ ਖਰਮੇਸੁਰ ਉੱਤੇ ਆਮ ਰੱਖਣ ਜਿਹੜਾ ਮਾਨੂੰ ਭੋਗਣ ਲਈ ਸੱਭੇ ਕੁੱਝ ਭਰਖੂਰੀ ਨਾਲ ਦਿੰਦਾ ਹੈ । ੧੮ ਨਾਲੇ ਇਹ ਕਿ ਉਹ ਖਰਉਪਕਾਰੀ ਅਤੇ ਭਲੇ ਕੰਮਾਂ ਵਿੱਚ ਯਨੀ ਅਤੇ ਦਾਨ ਕਰਨ ਵਿੱਚ ਅਤੇ ਵੰਡਣ ਨੂੰ ਤਿਆਰ ਹੋਣ । ੧੯ ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਯਰਨ ਤਾਂ ਜੋ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਮਲ ਜੀਵਨ ਹੈ । ੨੦ ਹੇ ਤਿਮੋਥਿਉਸ, ਉਹ ਅਮਾਨਤ ਜੋ ਤੈਨੂੰ ਮੱਥੀ ਗਈ ਉਸ ਦੀ ਰਖਵਾਲੀ ਕਰ ! ਜਿਹੜਾ ਝੂਠ ਵਿੱਚ ਗਿਆਨ ਅਖਵਾਉਂਦਾ ਹੈ ਉਹ ਦੀ ਗੰਦੀ ਬੁਝ-ਬੁਝ ਅਤੇ ਵਿਰੋਧਤਾਈ ਵੱਲੋਂ ਮੂੰਹ ਮੋੜ ਲੈ । ੨੧ ਕਈ ਲੋਕ ਉਸ ਗਿਆਨ ਨੂੰ ਮੰਨ ਕੇ ਵਿਸਵਾਸ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ । ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ । ਆਮੀਨ ।

## ਯੰਜਾਬੀ ਘਾਟੀਬਲ

The Indian Revised Version Holy Bible in the Eastern Punjabi  
language of India (BCS 2017)

copyright © 2017 Bridge Connectivity Solutions

Language: ਯੰਜਾਬੀ (Panjabi, Eastern)

Status of the project:

- Stage 1 - Initial Drafting by Mother Tongue Translators -- Completed
- Stage 2 - Community Checking by Church -- Completed
- Stage 3 - Local Consultant (Theologian/Linguist) Checking -- Completed
- Stage 4 - Church Network Leaders Checking -- Completed
- Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2018-11-30

---

PDF generated using Haiola and XeLaTeX on 13 Mar 2019 from source files dated 13 Mar 2019

cd7c015e-4054-5fc3-99ad-dacf629d4ee1